



# Punjab Government Gazette

## EXTRAORDINARY

*Published by Authority*

CHANDIGARH, MONDAY, AUGUST 21, 2023 (SRAVANA 30, 1945 SAKA)

**ਪੰਜਾਬ ਸਰਕਾਰ**

ਸਿਹਤ ਤੇ ਪਰਿਵਾਰ ਭਲਾਈ ਵਿਭਾਗ  
(ਸਿਹਤ-7 ਸ਼ਾਖਾ)

**ਅਧਿਸੂਚਨਾ**

ਮਿਤੀ 21 ਅਗਸਤ, 2023

**ਨੰ: 5/4/23-4ਸਿ7/748-752.**—ਪੰਜਾਬ ਸਰਕਾਰ, ਮਾਲ ਅਤੇ ਮੁੜ ਵਸੋਬਾ ਵਿਭਾਗ (ਆਰ.ਈ. II ਸ਼ਾਖਾ) ਵੱਲੋਂ ਜਾਰੀ ਨੋਟੀਫਿਕੇਸ਼ਨ ਨੰ: 1/1/2011-RE-II(1)/14554, ਮਿਤੀ 27 ਜੁਲਾਈ, 2011 ਅਨੁਸਾਰ ਜਿਲ੍ਹਾ ਫਿਰੋਜ਼ਪੁਰ ਵਿੱਚੋਂ ਜਿਲ੍ਹਾ ਫਾਜ਼ਿਲਕਾ ਹੇਂਦ ਵਿੱਚ ਆਇਆ ਸੀ। ਅਤੇ ਨੋਟੀਫਿਕੇਸ਼ਨ ਨੰ: 2/6/2011-RE-II(1)/23928, ਮਿਤੀ 14.12.2011 ਰਾਹੀਂ ਪੰਜਾਬ ਸਰਕਾਰ ਦੇ ਹਰੇਕ ਵਿਭਾਗ ਵੱਲੋਂ ਜਿਲ੍ਹਾ ਫਾਜ਼ਿਲਕਾ ਦੇ ਅਧੀਨ ਸਾਰੇ ਪਿੰਡਾਂ ਅਤੇ ਤਹਿਸੀਲਾਂ ਨੂੰ ਜਿਲ੍ਹਾ ਫਿਰੋਜ਼ਪੁਰ ਤੋਂ ਜਿਲ੍ਹਾ ਫਾਜ਼ਿਲਕਾ ਵਿੱਚ ਸਿਫਟ ਕਰ ਦਿੱਤਾ ਗਿਆ ਸੀ। ਸਿਹਤ ਵਿਭਾਗ ਅਧੀਨ ਬਲਾਕ ਜਲਾਲਾਬਾਦ ਜਿਲ੍ਹਾ ਫਾਜ਼ਿਲਕਾ ਦੇ ਨਾਲ ਲਗਦੇ 44 ਪਿੰਡਾਂ ਦੇ ਸਬ-ਸੈਂਟਰ/ਸਿਹਤ ਸੰਸਥਾਵਾਂ (ਅਮੀਰ ਖਾਸ, ਬੂਰ ਵਾਲਾ, ਚੱਕ ਸੈਦੋ ਕੇ, ਧਾਰਾ ਸਿੰਘ ਵਾਲਾ, ਖੈਕੇ ਕੇ ਉਤਾੜ, ਜੀਵਾਂ ਅਰਾਈ, ਜੰਡ ਵਾਲਾ, ਸੋਹਣਗੜ੍ਹ ਅਤੇ ਠਠੇਹਾਂ ਵਾਲਾ) ਨੂੰ ਹੇਠ ਅਨੁਸਾਰ ਪ੍ਰਵਾਨਗੀ ਦਿੱਤੀ ਜਾਂਦੀ ਹੈ।

(ੳ) ਬਲਾਕ ਗੁਰੂ ਹਰਸਹਾਏ ਜਿਲ੍ਹਾ ਫਿਰੋਜ਼ਪੁਰ ਅਧੀਨ ਕਰ ਦਿੱਤਾ ਗਿਆ ਸੀ ਤਾਂ ਜੋ ਬਲਾਕ ਗੁਰੂ ਹਰਸਹਾਏ ਜਿਲ੍ਹਾ ਫਿਰੋਜ਼ਪੁਰ ਦੇ 44 ਪਿੰਡਾਂ ਦੇ ਵਸਨੀਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਉਨ੍ਹਾਂ ਦੇ ਪਿੰਡਾਂ ਦੇ ਨਜ਼ਦੀਕ ਪ੍ਰਦਾਨ ਕਰਨ ਲਈ ਬਲਾਕ ਗੁਰੂ ਹਰਸਹਾਏ (ਫਿਰੋਜ਼ਪੁਰ) ਦੇ ਸਬ-ਸੈਂਟਰ/ਸਿਹਤ ਸੰਸਥਾਵਾਂ (ਅਮੀਰ ਖਾਸ, ਬੂਰ ਵਾਲਾ, ਚੱਕ ਸੈਦੋ ਕੇ, ਧਾਰਾ ਸਿੰਘ ਵਾਲਾ, ਖੈਕੇ ਕੇ ਉਤਾੜ, ਜੀਵਾਂ ਅਰਾਈ, ਜੰਡ ਵਾਲਾ, ਸੋਹਣਗੜ੍ਹ ਅਤੇ ਠਠੇਹਾਂ ਵਾਲਾ) ਅਤੇ ਕਮਿਊਨਿਟੀ ਹੈਲਥ ਸੈਂਟਰ, ਜਲਾਲਾਬਾਦ (ਪੱ) (ਫਾਜ਼ਿਲਕਾ) ਨੂੰ ਸਮੇਤ ਮੰਨਜੂਰਸ਼ੁਦਾ ਸਟਾਫ ਅਤੇ ਬੁਨਿਆਦੀ ਢਾਂਚੇ ਨੂੰ ਸਮੇਤ ਸਾਜੇ ਸਮਾਨ ਬਲਾਕ ਗੁਰੂ ਹਰਸਹਾਏ (ਫਿਰੋਜ਼ਪੁਰ) ਤੋਂ ਜਲਾਲਾਬਾਦ (ਫਾਜ਼ਿਲਕਾ) ਅਧੀਨ ਤਬਦੀਲ ਕਰਨ ਦੀ ਪ੍ਰਵਾਨਗੀ ਦਿੱਤੀ ਜਾਂਦੀ ਹੈ, ਅਤੇ;

(ਅ) ਤਹਿ. ਗੁਰੂ ਹਰਸਹਾਏ ਜਿਲ੍ਹਾ ਫਿਰੋਜ਼ਪੁਰ ਦੇ 44 ਪਿੰਡਾਂ ਨੂੰ ਤਹਿਸੀਲ ਜਲਾਲਾਬਾਦ ਜਿਲ੍ਹਾ ਫਾਜ਼ਿਲਕਾ ਵਿੱਚ ਸਿਫਟ ਕੀਤੇ ਅਨੁਸਾਰ ਪ੍ਰਸ਼ਾਸਨਿਕ ਸੁਧਾਰ ਵਿਭਾਗ, ਪੰਜਾਬ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਦੀ mapping ਨੂੰ ਪ੍ਰਸ਼ਾਸਨਿਕ ਸੁਧਾਰ ਵਿਭਾਗ ਦੀ ਪ੍ਰਸ਼ਾਸਕੀ ਇਕਾਇਆਂ ਨੂੰ ਜਿਲ੍ਹਾ ਫਿਰੋਜ਼ਪੁਰ ਦੀ ਥਾਂ ਜਿਲ੍ਹਾ ਫਾਜ਼ਿਲਕਾ ਦੇ ਅਧਿਕਾਰ ਖੇਤਰ ਵਿੱਚ ਸ਼ਾਮਲ ਕਰਨ ਦੀ ਪ੍ਰਵਾਨਗੀ ਦਿੱਤੀ ਜਾਂਦੀ ਹੈ।

2. ਇਹ ਪੱਤਰ ਸਮਰੱਥ ਅਥਾਰਟੀ ਦੀ ਪ੍ਰਵਾਨਗੀ ਨਾਲ ਜਾਰੀ ਕੀਤਾ ਜਾਂਦਾ ਹੈ ਜੀ।

ਚੰਡੀਗੜ੍ਹ

ਮਿਤੀ 17 ਅਗਸਤ, 2023

**ਵਿਵੇਕ ਪ੍ਰਤਾਪ ਸਿੰਘ, ਆਈ.ਏ.ਐਸ.**

ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ

ਸਿਹਤ ਤੇ ਪਰਿਵਾਰ ਭਲਾਈ ਵਿਭਾਗ।